

Regency Fincorp Limited

(Formerly Known as:- Regency Investments Limited) CIN: L67120PB1993PLC013169

Corp. & Regd. Office :UnitNo.49B, 3rd Floor, Chandigarh-Ambala Highway, Zirakpur,Punjab-140603

Contact No.: +91-1762-424697 | Web.: www.regencyfincorp.com |

E-mail: regencyinvestmentsltd@gmail.com

12th August, 2022

To
The Listing Department
BSE Limited,
25th Floor, Phiroze Jeejeebhoy Towers,
Dalal Street Mumbai, Maharashtra – 400001

Sub.: <u>Intimation for Newspaper Publication of Un-Audited Financial Results for the Quarter ended 30th June, 2022 pursuant to Regulation 47 of the SEBI (Listing Obligations And Disclosure Requirements) Regulations, 2015</u>

Ref: Regency Fincorp Limited (Scrip Code: 540175)

Meeting Conclusion Time: 4:00 P.M.

Dear Sir/Madam,

Pursuant to Regulation 47 of the Securities and Exchange Board of India (Listing Obligations and Disclosure Requirements) Regulations, 2015, we hereby inform that the Un-audited Financial Results for the Quarter ended 30th June, 2022, adopted and approved at the meeting of Board of Directors of the Company held on Wednesday, 10th August, 2022 through Video Conferencing have been published on 11th August, 2022 in two newspapers, namely in "Desh Sevak- Chandigarh Edition", a Punjabi Daily and "Financial Express-Chandigarh Edition", an English Daily.

The Newspaper cuttings of the above-mentioned newspapers evidencing the publication of the said Audited Financial Results for the Quarter ended 30th June, 2022 are enclosed herewith for your ready reference.

This is for your kind information and record.

Thanking You.

FOR REGENCY FINCORP LIMITED

MANISHA SHARMA

COMPANY SECRETARY AND COMPLIANCE OFFICER

M. NO. A58430

Encl: a/a

ਜਗਤਾਰ ਸਿੰਘ ਜੱਬੇਵਾਲ

ਖਰਦ ਬਾਣਾ ਰਾਹੇ 299 ਸੀ ਆਰ.ਪੀ.ਸੀ ਸਰਪਤ ਰਾਜ਼ ਸਾ ਚਵਾਰ ਮੁੱਲਪੁਰ ਅਕਕਾ/10 ਅਗਸਤ : ਜਿਲ੍ਹਾ ਸੁੰਦ ਤ ਗ੍ਰਾਮ ਹੈਰੋਇਨ ਵਾਲਾ ਤਗੇਤਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਨੀਅਰ ਬਾਣੇ ਸਦਰ ਦਾ ਐਫ ਆਈ ਆਰ ਨੰਬਰ 12 ਮਿਤੀ 27/01/



ਲਾਲ ਨੇ ਨੇ ਦੱਸਿਆ ਕਿ ਬੜੀ ਮੁਸ਼ੱਕਤ ਦੇ ਨਾਲ ਕਾਬੂ ਕੀਤਾ ਅਤੇ ਉਨ੍ਹਾਂ ਨੇ ਆਪਣੇ ਵਿਚਾਰਾਂ ਦੇ ਵਿਚ ਇਹ ਵੀ ਕਿਹਾ ਕਿ ਅਤੇ ਜ਼ਿਲ੍ਹੇ ਦੇ ਭਗੋੜਾ ਦੋਸ਼ੀਆਂ ਨੂੰ ਫੜਨ ਪਬਲਿਕ ਵੱਧ ਤੋਂ ਵੱਧ ਪਲਿਸ ਦਾ ਸਾਥ ਦੇਵੇਂ ਤਾਂ ਜੋ ਕਿ ਨਸ਼ਿਆਂ ਦੇ ਵਿੱਚ ਹੋਏ ਪੀ.ਓ ਅਤੇ ਭਗੌੜਿਆਂ ਨੂੰ ਜਲਦੀ ਤੋਂ ਜਲਦੀ ਫਰ ਕੇ ਜੋਲ ਦੀਆਂ ਸ਼ਲਾਪਾਂ ਦੇ ਚਲਾਈ ਗਈ ਮੁਹਿਮ ਨੂੰ ਉਸ ਵਾਂਹੁੰਗਾਰਾਮਿਲਿਆ ਜਦੋਂ ਥਾਣਾ ਸਦਰ ਦੇ ਐਸ.ਐਚ.ਓ ਸੀ ਨਰੇਸ਼ ਕਮਾਰੀ ਵਿੱਚ ਬੰਦ ਕੀਤਾ ਜਾਵਗਾ। ਉਨ੍ਹਾਂ ਨੇ ਇਸ਼ੀਕਟਰ ਦੀ ਦੇ ਦਿਸ਼ਾ ਨਿਰਦੇਸ਼ਾਂ ਦੇ ਰਮਾਪਕਰ ਜਾਂਦ ਦਿਸ਼ਾਜ਼ਿਕਦਸ਼ ਦ ਏਐੱਸਆਈ ਪ੍ਰੇਮ ਲਾਲ ਨੇ ਆਪਣੀ ਪੁਲਿਸ ਪਾਰਟੀ ਹੌਲਦਾਰ ਪ੍ਵੇਸ਼ ਇਹ ਵੀ ਕਿਹਾ ਕਿ ਮਾੜੇ ਅਨਸਰਾਂ ਨੂੰ ਪੱਕੀ ਨੱਥ ਪਾਈ ਜਾਵੇਗੀ ਕੋਈ ਵੀ ਕਮਾਰ,ਸੀਨੀਅਰ ਕਾਂਸਟੇਬਲ ਅਰਨ ਦੇਸ਼ੀ ਬਖ਼ਸ਼ਿਆ ਨਹੀਂ ਜਾਵੇਗਾ। ਨਸ਼ਾ ਕੁਮਾਰ ਨੇ ਭਗੇੜਾ ਗੁਰਦੀਪ ਉਰਫ ਰਵੀਂ ਵੇਚਣ ਵਾਲੇ ਜਲਦੀ ਜਾਣਗੇ ਜੇਲ ਪੁੱਤਰ ਹਰਮੇਸ਼ ਲਾਲ ਵਾਸੀ ਪੱਲੀਆਂ ਦੀਆਂ ਸ਼ਲਾਪਾਂ ਦੇ ਪਿਛੇ।

ਝੋਨੇ ਦੇ ਖੇਤ 'ਚ ਸ਼ੱਕੀ ਹਾਲਾਤਾਂ 'ਚ ਮਿਲੀ ਨੌਜਵਾਨ ਦੀ ਲਾਸ਼



ਸਾਰਾ ਪਰਿਵਾਰ ਪਿੰਡ ਵਿਚ ਆਢ- ਗੁਆਂਢ ਰਿਸ਼ਤੇਦਾਰਾ ਤੋਂ ਕੱਲ੍ਹ ਤੋਂ ਭਾਲ ਕਰ ਰਹੇ ਸੀ । ਪਰ ਬੁੱਧਵਾਰ ਕਰੀਬ ਸਵੇਰੇ ਸਵਾ ਸੱਤ ਵਜੇ ਝੌਨੇ ਦੇ ਖੇਤ ਚ ਬੈਨੇ ਉਪਰ (ਪਗਡੰਡੀ) ਸ਼ੱਕੀ ਹਲਾਤਾ ਵਿਚ ਉਸ ਦੀ ਲਾਸ਼ ਮਿਲੀ ਹੈ। ਇਸ ਦੀ

Srl Anandpur Sahlb CNRNo.: PBROA1-001124-2017 Next Date : 26-8-2022

MEXIT Date: 269-2622

QUIRCHARAM SINCH SIO JAMA SINCH RIO VILLAGE BADHAL, PS. AND TEHSIL ANABIDPUR SAHIE, RUPNAGAR

AJMER SINGH SIO UJJAGAR SINGH RIO
HADO SI, AMAN ENCLAYECTI, SUNNY
ENCLAYE, TEHSIL KHARAR, DISTRICT
SAS NANGAR, MOMAU

PErform uls 138

MOTICE TO:

MOTICE TO: AJMER SINGH OTHER SINGH H.NO. 80 AMAN ENCLAYERITY, SUNNY ENCLAYE KHARAR TEH KHARAR DISTRICT SAS NAGAR, MOHALI, PUNJAE

Judicial Magistrate First Class-

ਸਨਮੁੱਖ ਸ੍ਰੀ ਹਰਜੀਤ ਸਿੰਘ ਸੰਧੂ, ਪੀਸੀਐਸ, ਅਸਿਸਟੈਂਟ ਅਸਟੇਟ ਅਵਿਸਰ, ਯੂ.ਟੀ., ਚੰਡੀਗੜ੍ਹ (ਅਸਟੇਟ ਅਫ਼ਸਰ ਦੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ)

Court Notice
IN THE COURT OF Ms. Garina Gupts
Judicial Magistrate First Class-2

ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ 8 ਵਜੇ ਤੋ ਬਾਅਦੁਲਾਪਤਾ ਰਹਿਣ ਵਾਲੇ ਨੌਜਵਾਨ ਗਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੀ ਸ਼ੱਕੀ ਹਾਲਾਤਾਂ ਵਿਚ ਲਾਸ਼ ਮਿਲਣ ਦਾ ਸਮਾਚਾਰ ਪਾਪਤ ਹੋਇਆ ਹੈ ਧ੍ਰਾਧਤ ਹੋਇਆ ਹੈ । ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਤੀਜੇ ਗੁਰਚਰਨ ਸਿੰਘ ਨੇ ਦੱਸਿਆ ਕੀ ਉਸ ਦਾ ਚਾਚਾ ਗੁਰਮੀਤ ਸਿੰਘ (42) ਪੁੱਤਰ ਸੁਰਜੀਤ ਸਿੰਘ ਮੰਗਲਵਾਰ ਦੀ ਸਵੇਰ ਤੇ ਘਰ ਤੋਂ ਲਾਪਤਾ ਚੱਲ ਰਿਹਾ ਸੀ ਜਿਸ ਦੀ ਅਸੀ

ਇੰਨੌਸੈਂਟ ਹਾਰਟਸ ਨੇ ਰੱਖੜੀ ਦਾ ਤਿਉਹਾਰ ਮਨਾਇਆ

ਜੋਗਿਜ਼ ਸਦੀ

ਜਲੰਧਰ/10 ਅਗਸਤ : ਇੰਨੋਸੈਂਟ ਹਾਰਟਸ ਦੇ ਪੰਜਾਂ ਸਕੂਲਾਂ (ਗ੍ਰੀਨ ਮਾਡਲ ਟਾਊਨ, ਲੌਹਾਰਾਂ, ਕੈਂਟ ਜੋਡਿਆਲਾ ਰੋਡ, ਰਾਇਲ ਵਰਲਡ ਅਤੇ ਕਪੂਰਥਲਾ ਰੋਡ) ਨੇ ਵਿਭਿੰਨ ਗਤੀਵਿਧੀਆਂ ਦੇ ਨਾਲ ਪੀ-ਪਾਇਮਰੀ ਸਕੂਲ -ਇੰਨੈਕਿਡਜ਼ ਦੇ ਨੰਨ੍ਹੇ-ਮੁੰਨਿਆਂ ਨੂੰ 'ਬੈਂਡ ਅੰਫ ਟੂਗੋਦਰਨੈੱਸ' ਦੇ ਅੰਤਰਗਤ ੂ ਰੱਖੜੀ ਮੈਕਿੰਗ ਦੀ ਰਖੜਾ ਮਾਕਰਾ ਦਾ ਗਤੀਵਿਧੀ ਕਰਵਾਈ ਗਈ। ਬੱਚੇ ਆਪਣੇ-ਆਪਣੇ ਟਿਫਿਨ ਵਿੱਚ ਮਠਿਆਈ ਲੈ ਕੇ ਵੀ ਆਏ ਅਤੇ ਉਨ੍ਹਾਂ ਨੇ ਇੱਕ-ਦੂਜੇ ਨੂੰ ਮਠਿਆਈ ਵੀ ਪੁਆਈ। ਵਿਦਿਆਰਥੀਆਂ ਨੇ

ਸੈਨਿਕਾਂਦੀ ਵੇਸ਼-ਭਸ਼ਾ ਵਿੱਚ ਸਦੇ ਵਿਦਿਆਰਥੀਆ : ਬਹਿਨਾ ਨੇ ਭਾਈ ਕੀ ਕਲਾਈ ਪੈ ਪਿਆਰ ਬਾਂਧ ਕਲਾਈ ਪ ਪਿਆਰ ਬਾਧਾ ਹੈ' ਗੀਤ ਉੱਤੇ ਨ੍ਰਿਤ ਕਰਦੇ ਹੋਏ ਆਪਣੀ ਪ੍ਰਸੰਨਤਾ ਨੂੰ ਜ਼ਾਹਿਰ ਕੀਤਾ। ਇਸ ਮੌਕੇ भूमितर भारेटर भ ਉੱਤੇ ਬੱਚਿਆਂ ਨੇ ਬਾਲੀ ਸਜਾਈ ਅਤੇ ਰੱਖੜੀ ਮੋਕਿੰਗ ਗਤੀਵਿਧੀਆਂ ਕਰਵਾਈਆਂ ਗਈਆਂ। ਵਿਦਿਆਰਥੀਆਂ ਦੁਆਰਾ ਕੀਤੀ ਗਈ ਬਾਲੀ ਸਜਾਵਟ ਅਤੇ ਉਨ੍ਹਾਂ ਆਰਾ ਬਣਾਈਆਂ ਦੁਆਰਾ ਬਣਾਈਆ ਗਈਆਂ ਸੁੰਦਰ ਰੱਖੜੀਆਂ ਨੂੰ ਸਾਰਿਆਂ ਦੁਆਰਾ ਸਲਾਹਿਆ ਗਿਆ। ਇਸ ਮੰਕੇ ਉੱਤੇ ਵਿਦਿਆਰਥੀਆਂ ਸਕ ਖੂਤ ਵਿਦਿਆਰਥੀਆਂ ਦੁਆਰਾ ਆਪਣੇ ਭਰਾਵਾਂ ਨੂੰ ਤੋਹਫੇ ਦੇ ਰੂਪ ਵਿੱਚ ਦੇਣ ਲਈ ਸੁੰਦਰ ਕਾਰਡ ਬਣਾਏ ਗਏ। ਉਨ੍ਹਾਂ ਨੇ ਬੱਚਿਆਂ ਨੂੰ ਜੀਵਨ ਵਿੱਚ ਤਿਉਹਾਰਾਂ ਅਤੇ ਸੰਬੰਧਾਂ ਦੇ ਮਹੱਤਵ ਦੇ ਅਤੇ ਸਬੰਧਾ ਦੇ ਸਹਤਵ ਦੇ ਬਾਰੇ ਵਿੱਚ ਸਮਝਾਇਆ ਅਤੇ ਉਨ੍ਹਾਂ ਨੂੰ ਹਰ ਤਿਉਹਾਰ ਨੂੰ ਬੜੇ ਉਤਸ਼ਾਹ

ਨਾਲ ਮਨਾਉਣ ਦੇ ਲਈ

ਪੰਜ ਗ੍ਰਾਮ ਹੈਰੋਇਨ ਪੰਜਾਬ ਸਰਕਾਰ ਨੇ ਨੌਜਵਾਨੀ ਨੂੰ ਵਿਰਸੇ ਨਾਲ ਜੋੜਨ ਲਈ-ਵਾਲਾ ਭਗੌੜਾ ਗ੍ਰਿਫ਼ਤਾਰ ਤੀਆਂ ਦਾ ਰਾਜ ਪੱਧਰੀ ਮੇਲਾ ਧੂਮਧਾਮ ਨਾਲ ਮਨਾਇਆ

ਮੁੱਖ ਮੰਤਰੀ ਦੀ ਧਰਮ ਪਤਨੀ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਸ਼ਿਰਕਤ

ਦਸਨਸ਼ ਚੰਡੀਗੜ੍ਹ, ਐਸ.ਏ.ਐਸ. ਨਗਰ, 10 ਅਗਸਰ : ਧੀਆਂ ਨੂੰ ਸਮਰਪਿਤ ਅਤੇ ਨੌਜਵਾਨ ਪੀੜ੍ਹੀ ਵਿੱਚ ਸਭਿਆਚਾਰਕ ਕਦਰਾਂ ਕੀਮਤਾਂ ਨਾਲ ਜੋੜਨ ਲਈ ਪੰਜਾਬ ਸਰਕਾਰ ਵਾੱਲੋਂ ਰਾਜ ਪੱਧਰੀ ਤੀਆਂ ਦਾ ਤਿਉਹਾਰ ਮੋਹਾਲੀ ਦੋ ਨਾਦੀਪਰ ਇਸਟੀਚਿਊਟ ਵਿਦੇ ਮਨਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ, ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ, ਡਾ ਬਲਜੀਤ ਕੌਰ ਸਮਾਜਿਕ ਸੁਰੱਖਿਆ ਤੇ ਇਸਤਰੀ, ਤੇ ਬਾਲ ਵਿਕਾਸ ਵਿਭਾਗ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ੍ਰੀ ਅਮਨ ਅਰੋੜਾ ਅਤੇ ਲੋਗ ਨਿਰਮਾਣ ਮੰਤਰੀ ਸੀ ਹਰਭਜਨ ਸਿੰਘ ਈ.ਟੀ.ਓ. ਅਤੇ ਸਿਹਤ ਮੰਤਰੀ ਸ ਚੇਤਨ ਸਿੰਘ ਜੌੜਾਮਾਜਰਾ ਸਣੇ ਕਈ ਵਿਧਾਇਕਾਂ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੱਲੋਂ ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਨੂੰ ਫੁਲਕਾਰੀ ਭੇਟ

ਕੀਤੀ ਗਈ। ਅਮੀਰ ਪੰਜਾਬੀ ਵਿਰਸੇ ਅਤੇ ਰਵਾਇਤਾਂ ਨੂੰ ਕਾਇਮ ਰੰਖਣ ਦਾ ਸੁਨੇਹਾ ਦਿੰਦੇ ਇਸ ਸਮਾਗਮ ਵਿੱਚ ਪੰਜਾਬ ਦੀਆਂ ਧੀਆਂ ਨੇ ਰਵਾਇਤੀ ਪਹਿਰਾਵੇਂ ਵਿੱਚ ਵੱਖ-ਵੱਖ ਪੰਜਾਬੀ ਲੋਕ ਗੀਤਾਂ 'ਤੇ ਗਿੱਧਾ ਅਤੇ ਭੰਗੜਾ ਪਾਇਆ, ਲੋਕ ਗੀਤ ਗਾਏ, ਪੰਜਾਬੀ ਅਤ ਭਗੜਾ ਪਾਦਆ, ਨਕ ਗਤ ਗਾਵ, ਪਸਾਬ ਗੀਤਾਂ 'ਤੇ ਸਾਨਦਾਰ ਪੇਸਕਾਰੀ ਦਿੱਤੀ। ਮੁੱਖ ਮਹਿਮਾਨ ਡਾ. ਗੁਰਪ੍ਰੀਤ ਕੌਰ ਅਤੇ ਮੰਤਰੀ ਸਾਹਿਬਾਨ ਨੇ ਕਿਹਾ ਕਿ ਪੇਜਾਬ ਦਾ ਸਭਿਆਚਾਰ ਬਹੁਤ ਅਮੀਰ ਹੈ ਅਤੇ ਸਾਡੇ ਸਭਨਾਂ ਦਾ ਫਰਜ਼ ਬਣਦਾ ਹੈ ਕਿ ਨਵੀ ਪੀੜ੍ਹੀ ਨੂੰ ਇਸ ਦੇ ਰੂਬਰੂ ਕਰਵਾਈਏ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਯਤਨਾਂ

ਗਰਾਉਤ ਵਨੇਰ, ਜੀਨਿਕ ਰਾਉਜ, ਕੋਸ਼ਵਰਾਉ ਖਾਦਕ ਮਾਰਗ, ਮਹਾਰਕਤਮੀ, ਮੁੰਗਦੀ 400034 ਨੰਗੇਵਨ ਨੇ: +91 22 49116300 ਸੋਨੇ ਦੇ ਗਹਿਣਿਆਂ ਦੀ ਅੰਭਿਮ ਬੋਲੀ ਕਮ ਵਿਕਰੀ ਨੋਟਿਸ

अक्टरकराती, अंदर्ग-400034 टि. ट्रेंटिंग्स्ट - 100045 टि. ट्रेटिंग्स्ट - 100045 ट्रेटिंग्स्ट - 100045 ट्रेटिंग्स - 100045 ट्र

ਸਦਕਾ ਅਜਿਹਾ ਉਪਹਾਲੇ ਭਵਿੱਖ ਵਿੱਚ

ਸਦਕਾ ਅਜਿਹਾ ਚੁਧਰਾਲ ਭਾਵਰ ।ਵਚ ਵੀ ਉਲੀਕੇਗੀ। ਇਸ ਦੌਰਾਨ ਵਿਭਾਗ ਦੀਆਂ ਲੋਕ-ਪੱਖੀ ਸੇਵਾਵਾਂ ਸਬੰਧੀ ਸਟਾਲ ਵੀ ਲਗਾਏ ਗਏ। ਮੇਲੇ ਦੌਰਾਨ ਪੇਂਡੂ ਰਹਿਣ-ਸਹਿਣ ਨੂੰ ਦਰਸਾਉਂਦਾ "ਪਿੰਡ ਦੀ ਨੁਹਾਰ" ਨਾਮੀ ਸੈਟਅਪ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ।

In the Court of Assistant Collector 1st Grade,

ਨੋਟਿਸ

्राच्या कर कार्या के प्रकार के विश्व क्षेत्र के विश्व क

मार्चवार्थी है वर देश भारते र भारता, हरते, रेखीवाड़ है देश तार्थिव वर्ष है पिक्रीय सांग्रेस कर देश कर देश वर्ष है। व्यक्ति सांग्रेस कि कि मार्चार्थी है पर कि मार्चार्थी है पर कि मार्चार्थी है पर कि मार्चार्थी है के प्रति है के प्रति

ਸਨਮੁੱਖ ਸ੍ਰੀ ਚਰਜੀਤ ਸਿੰਘ ਸੰਧੂ, ਪੀਸੀਐਸ, ਅਸਿਸਟੈਂਟ ਅਸੰਦਾਸ਼, ਦੂ ਟੀ., ਚੰਗੀਰਾੜ੍ਹ ਵਿਸ਼ਾ ਤਿਹਾਕੀ ਸਥੀਨ ਨੇ 283, ਕਿਸਾ 25-ਸੀ, ਚੰਗੀੜ੍ਹ (ਵਾਹਮੀਲੈਂਦ 1500 ਦੇ 100 ਜੀਵਨ ਤੋਂ 25-ਸੀ, ਚੰਗੀੜ੍ਹ (ਵਾਹਮੀਲੈਂਦ 1500 ਦੇ 100 ਜੀਵਨ ਤੋਂ 25-ਸੀ, ਚੰਗੀੜ੍ਹ ਹਿਸ਼ ਦੇ ਕਾਰ ਸ਼ਾਹਿਤ ਦੇ ਅਤੇ ਦੀ ਗੰਗਾਵਤ ਅਜੇਸ਼ਨ ਦੇ ਆਪਤੇ ਦੇ ਕਾਰੀਦ ਕਨਾ, ਸੰਗੀ ਅਨਾ ਸਨ ਸਥਾਨ ਤੋਂ ਸਾਰੇ ਸ਼ਹੀਜ਼ੀਆਂ ਨੂੰ ਸੁੱਧਿਤ ਕੀਤਾ ਸੁੰਕਤਾ ਦੀ ਪ੍ਰਸ਼ਾਨੀ ਕਾਰੀਨ ਨੇ 2.5, ਸੰਸਥ ਤੋਂ ਮੁਸ਼ਤਾ ਦੀ ਪ੍ਰਸ਼ਾਨੀ ਕਾਰੀਨ ਨੇ 2.5, ਸੰਸਥ 23-ਸੀ, ਚੰਗੀੜ੍ਹ ਦੇ 100 ਚੰਸਾਰੀ ਜਿੰਸੇ ਦੇ ਮਾਰਕਾਨੀਜ਼ੀ ਨਾਰ।

. त्या प्रमुख्य-() मिठा धुर्ग - हैंग एक, मिठा धुर्ग - हैंग एक, मिठा ध्रि मार्गक्य धुर्ग ने म्हण होंगी मार्गक्य एक, मिठा ध्रि में स्थान के एक सीमार्ग हैं 2435, मिटा 22-मी, बेडीबाद हैं 100 सीमार्ग मिठा है मिठा होंगे के साम प्रमुख्य के साम प्रमुख्य सीमार्ग के साम हैं अन्योद के उसके साम प्रमुख्य सीमार्ग हैं है में अपने के एक साम प्रमुख्य सीमार्ग हैं हैं प्रमुख्य हैं के स्थान कोड़े साम प्रमुख्य सीमार्ग हैं मार्गक्य सीमार्ग कुरी, सेडीबाद है देश मुख्य हैं है कह मुख्य बहुी, सेडीबाद है देश मुख्य बहुी, सेडीबाद है है देश मुख्य बहुी, सेडीबाद है

ਪਬਲਿਕ ਨੋਟਿਸ

ਸਨਮੁੱਖ ਸ੍ਰੀ ਹਰਜੀਤ ਸਿੰਘ ਸੰਸ਼ੂ, ਪੀਸੀਐਸ, ਅਭਿਸਟੈਟ ਅਸਟੈਟ ਆਫਿਸਰ, ਯੂ.ਟੀ., ਚੰਡੀਗੜ੍ਹ ਵਿਸ਼ਾ: ਰਿਕਾਇਸ਼ੀ ਸਾਈਟ

चिता : जिल्लीको मानोट है.

के 331, Area 21-के, बेडोवाल (मानों)
5934) में 40 बोमानी जिल में माना माना अंड अंड के स्वारा के व्यार के स्वारा के स्वरा के

ਰੀਜੈਂਸੀ ਫਿਨਕੋਰਪ ਲਿਮਟਿਡ

OHT AI LOCS—Some the state of the state of

हरू है.	ਵੇਰਵੇ	3 ਮਹੀਨੇ ਖਾਤਮਾ 30.08.2022	ਤਦਨੁਸਾਰ 3 ਮਹੀਨੇ ਖਾਤਮਾ 30.06.2021	12 ਮਹੀਨੇ ਬਾਤਮਾ 31.03.2022
1	ਕਰੇਜ਼ਰ ਤੋਂ ਕੁੱਲ ਆਮਦਨ	283.62	117.09	538.88
2	ਭੁੱਧ ਲਾਭ/(ਘਾਟਾ) ਸਮੇਂ ਲਈ (ਟੈਕਸ, ਅਸਧਾਰਨ ਮੁੱਦਾਂ ਤੋਂ ਪਰਿਲਾਂ)	19.36	2.62	71.99
3	ਰੁੱਧ ਨਾਭ /(ਘਾਟਾ) ਸਮੇਂ ਨਦੀ ਟੈਕਸ ਤੋਂ ਪਹਿਨਾਂ (ਅਸਧਾਰਨ ਮੋਂਦਾਂ ਤੋਂ ਬਾਅਦ)	19.36	2.62	71.99
4	ਰੁੱਧ ਨਾਭ/(ਘਾਟਾ) ਸਮੇਂ ਨਵੀ ਟੈਕਸ ਤੋਂ ਬਾਅਦ (ਅਸਧਾਰਨ ਮੰਦਾਂ ਤੋਂ ਬਾਅਦ)	14.33	1.94	55.37
	ਕੁਲ ਵਿਆਪਕ ਆਮਦਨ ਸਮੇਂ ਲਈ (ਜਿਸ ਵਿਚ ਸ਼ਾਮਲ ਲਾਭ/ (ਹਾਨੀ) ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	14.33	1.94	55.37
6	ਲਨੀਤੀ ਸ਼ੇਅਰ ਪੂਜੀ	534.29	410.14	534.29
7	ਰਖਵੇਂ (ਮੁਲਾਕਣ ਰਖਵੇਂ ਤੋਂ ਬਗੈਰ)			
8	ਪ੍ਰਤੀ ਸ਼ੇਅਰ ਆਮਦਨ (g. 10/- ਹਰੇਕ)			
-	1. ਮੁੱਢਲੇ	0.27	0.05	1.04
_	2. ਡਿਲ੍ਹਟਿਡ	0.27	0.05	1.04

ਨੂੰ ਜ਼ਿਲ੍ਹਾ ਹੈ। ਜ਼ਿਲ੍ਹਾ ਹੈ ਜ਼ਿਲ੍ਹ ਹੈ ਜ਼ਿਲ੍ਹਾ ਹੈ ਜ਼ਿਲ੍ਹ ਹੈ ਜ਼ਿਲ੍ਹਾ ਹੈ ਜ਼ਿਲ੍ਹਾ ਹੈ ਜ਼ਿਲ੍ਹਾ ਹੈ ਜ਼ਿਲ੍ਹਾ ਹੈ ਜ਼ਿਲ੍ਹਾ ਹੈ ਜ਼ਿਲ੍ਹ

ਮੈਨੇਜਿੰਗ ਡਾਈਰੇਕਟਰ ਡੀਆਈਐਨ: 06717452

PRIME INDUSTRIES LIMITED

Un-Audited Financial Results for the Quarter ended 30.06.2022

Particulars	Quarter ended 30.06.2022	Quarter ended 30.86.2021	Year ended 31.03.2022
	Un-Audited	Un-Audited	Audited
Total income from operations (net)	2.38	4,94	16.96
Net Profit / (Loss) for the period (before Tax, Exceptional and/or Extraordinary items)	-0.81	0.02	-1.58
Net Profit / (Loss) for the period before tax (after Exceptional and/or Extraordinary items)	-0.81	0.02	-1.58
Net Profit / (Loss) for the period after tax (after Exceptional and/or Extraordinary items)	-0.81	0.02	-1.66
Total Comprehensive Income for the period [Comprising Profit / (Loss) for the period (after tax) and Other Comprehensive Income (after tax))	2.04	45.14	95,63
Equity Share Capital	78.63	76.63	78.63
Reserves (excluding Revaluation Reserve as shown in the Balance Sheet of previous year)	- 1		
Earnings Per share (before/after extraordinary items) (of Rs. 10/- each)	9,000	9875	26 1
Basic & Diluted	-0.05	0.03	-0.11

Place: Ludhiana Dated: 09.08.2022

RAJINDER KUMAR SINGHANIA



ਮਿਸੇਜ਼ ਬੈਕਟਰਜ਼ ਫੂਡ ਸਪੈਸ਼ਲਟੀਜ਼ ਲਿਮਟਿਡ

ਮਿਤੀ 30 ਜੂਨ 2022 ਨੂੰ ਖ਼ਤਮ ਹੋਈ ਤਿਮਾਹੀ ਦੇ ਅਣਪੜਤਾਲੇ ਸਟੈਂਡਅਲੋਨ ਵਿੱਤੀ ਨਤੀਜਿਆਂ ਦਾ ਸਾਚ

ਲਗੀ ਨੇ			ਤਿਮਾਹੀ ਖਾਤਮਾ		ਸਾਲ ਖਾਤਮਾ
	ਵੇਰਵੇ	30.06.2022 (ਅਣਪਸ਼ਤਾਲੇ)	31.03.2022 (ਪਗਤਾਲੇ)	30.06.2021 (ਅਣਪਗਤਾਲੇ)	31,03.2022 (ਪਗਤਾਲੇ)
1	ਕਾਰੋਸ਼ਾਰ ਤੋਂ ਕੁੱਲ ਆਮਦਨ	2,811.18	2,359.28	2,154.01	9,341.76
2	ਸੁੱਧ ਲਾਭ ਟੈਕਸ ਤੋਂ ਪਚਿਲਾਂਸਮੇਂ ਲਈ	139.66	100.76	159.35	693.28
3	ਸ਼ੁੱਧ ਲਾਭ ਟੈਕਸ ਤੋਂ ਬਾਅਦ ਸਮੇਂ ਲਈ	103.89	82.65	118.47	534.93
4	ਕੁਲ ਵਿਆਪਕ ਅਮਦਨ ਸਮੇਂ ਲਈ (ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਬਾਅਦ) ਅਤੇ ਹੋਰ ਵਿਆਪਕ ਆਮਦਨ (ਟੈਕਸ ਤੋਂ ਬਾਅਦ))	105.85	90.96	118.32	542.78
5	ਭੁਗਤਾਨ ਸੁਨੀਤੀ ਸ਼ੇਅਰ ਪੂੰਜੀ (ਵੇਸ ਵੈੱਲਿਕੂ ਰੁ. 10 ਪੂਤੀ ਸ਼ੇਅਰ)	588.15	588.15	587.97	588.15
6	ਰਾੜਵੇਂ (ਮੁਲਾਕਣ ਰਾੜਵੇਂ ਤੋਂ ਤਹੀਰ) ਜਿਵੇਂ ਕਿ 31 ਮਾਰਚ 2022 ਦੀ ਪੜਤਾਨੀ ਬੈਲੈਂਸ ਸ਼ੀਟ ਵਿਖੇ ਦਰਸਾਇਆ ਗਿਆ ਹੈ				3,896.86
7	ਪ੍ਰਤੀ ਸ਼ੇਅਰ ਆਮਦਨ (ਰੁਪਇਆਂ 'ਚ) (ਸਾਲਾਨਾ ਨਹੀਂ)	To Constant	0.807	55,550	1 000
П	ਮੁੱਢਲੇ :	1.77	1.41	2.02	9.10
ш	ਭੈਨਿਊਟਰ:	1.77	1.41	2.02	9.10

ਮਿੜੀ 30 ਜਨ 2022 ਨੂੰ ਖ਼ੜਮ ਹੋਈ ਤਿਮਾਹੀ ਦੇ ਅਣਪੜਤਾਲੇ ਕਨਸੋਲੀਡੇਟਡ ਵਿੱਤੀ ਨਤੀਜ਼ਿਆਂ ਦਾ ਸਾਰ

			(ਰੂ. ਲੇ	ਕਿ'ਚ ਪਤੀ ਸ਼ੇਅਰ	ਗਾਟਾਨੂੰ ਛੱਡ ਕੇ
ਲਗੀ			ਤਿਮਾਹੀ ਖਾਤਮਾ		ਸਾਲ ਖਾਤਮਾ
कं	ਵੇਰਵੇ	30.06.2022 (ਅਣਪਸਤਾਲੇ)	31.03.2022 (ਪਗਤਾਲੇ)	30.06.2021 (ਅਣਪਗਤਾਲੇ)	31,03,2022 (ਪਰਤਾਲੇ)
1	ਕਾਰੋਬਾਰ ਤੋਂ ਕੁੱਲ ਆਮਦਨ	3,026.35	2,537.86	2,279.10	9,944.49
2	ਸ਼ੁੱਧ ਲਾਭ ਟੈਕਸ ਤੋਂ ਪਰਿਲਾਂਸਮੇਂ ਲਈ	171.69	126.54	179.27	757.24
3	ਸ਼ੁੱਧ ਲਾਭ ਟੈਕਸ ਤੋਂ ਬਾਅਦਾਸਮੇਂ ਲਈ	127.32	102.02	133.41	571.43
4	ਕੁਲ ਵਿਆਪਕ ਆਮਦਨ ਸਮੇਂ ਲਈ (ਸ਼ਾਮਲ ਲਾਭ ਸਮੇਂ ਲਈ (ਟੈਕਸ ਤੋਂ ਭਾਅਦ) ਅਤੇ ਬੋਰ ਵਿਆਪਕ ਆਮਦਨ (ਟੈਕਸ ਤੋਂ ਭਾਅਦ))	129.35	110.40	133.33	579.55
5	ਭੁਗਤਾਨ ਸੁਨੀਤੀ ਸ਼ੇਅਰ ਪੁੰਜੀ (ਵੇਸ ਵੈਲਿਕੁ ਰੂ. 10 ਪ੍ਰਤੀ ਸ਼ੇਅਰ)	588.15	588.15	587.97	588.15
6	ਰਾੜਵੇਂ (ਮੁਲਾਕਣ ਰਾੜਵੇਂ ਤੋਂ ਕਹਿਰ) ਜਿਵੇਂ ਕਿ 31 ਮਾਰਚ 2022 ਦੀ ਪੜਤਾਨੀ ਬੈਨੈੱਸ ਸ਼ੀਟ ਵਿਖੇ ਦਰਸਾਇਆ ਗਿਆ ਹੈ				4,101.62
7	ਪ੍ਰਤੀ ਸ਼ੇਅਰ ਆਮਦਨ (ਰੁਪਇਆਂ 'ਚ) (ਸਾਲਾਨਾ ਨਹੀਂ) ਮੁੱਢਲੇ : ਗੈਲਿਊਟਗ:	2.16 2.16	1,74	2.27	9.72 9.72

ਮਿਤੀ 30 ਜੂਨ 2022 ਨੂੰ ਖਤਮ ਹੋਈ ਤਿਮਾਰੀ ਦੇ ਉਪਰੇਕਤ ਅਣਪੜਤਾਲੇ ਸਟੈਂਡਅਲੋਨ ਅਤੇ ਕਨਸੋਲੀਤੇਟਰ ਵਿੱਚੀ ਨਤੀਜ਼ੇ ਆਭੀਟ ਕਮੇਟੀ ਦੁਆ ਸ਼ਹਿਰ 30 ਦੁਸ਼ 20.2 ਨੂੰ ਪੁਸ਼ਲ ਮੋਲੀ ਰਿਮਾਰੀ ਦੇ ਉਮਲੇਵਾਰ ਬਦਸ਼ਵਾਰਸ਼ਾਂ ਸੰਦੇਤਅਨਿਤ ਅਤੇ ਕਲੀਸੀਟੇਡਲ ਵਿੱਚੀ ਸ਼ਹੀਕੇ ਆਹੱਫ ਅਮੇਰੇ ਦੁਆਰ ਕੀਵਾਰੀ ਕੀਤੇ ਕੁਝ ਅਤੇ ਬੋਡਲ ਆਗ ਗਾਣੀਟਰਾਤ ਦੁਆਰਾ ਮਿਹੀ 9 ਅਸਸ਼ਤ 20.2 ਨੂੰ ਕੋਈ ਮੋਗਿਰ ਵਿਖੇ ਸ਼ਹੁਤ ਕੀਤੇ ਕਰ 18 ਇਹ ਨਜੀਕੇ ਸੰਸ਼ਹਿਰ ਐਕਟ, 20.31 ਦੇ ਲੋਕਲ 131 ਵਿਚ ਨੂੰ ਸਥਿੰਘਰ ਨਿਸ਼ਕਾਂ ਨਾਲ ਪੜਿਆ ਜਾਏ ਗੱਗੜ ਇੰਗੀਵਨ ਅਕਾਉਂਟਿਕ ਸੰਦੇਤਕ (ਅਦਾਰੀਟਰਲ ਦਿਆਂ) ਅਤੇ ਐਕਟ, 20.31 ਦੇ ਲੋਕਲ 131 ਵਿਚ ਨੂੰ ਸਥਿੰਘਰ ਨਿਸ਼ਕਾਂ ਨਾਲ ਪੜਿਆ ਜਾਏ ਗੱਗੜ ਇੰਗੀਵਨ ਅਕਾਉਂਟਿਕ ਸੰਦੇਤਕ ਦੀ ਕੀਤੇ ਕਈ 1 2. ਸੰਦੇਤਕੀ ਆਡੀਟਰਾ ਦੀ ਗੀਵਿਲ੍ਹੀ ਇੰਸਟ ਬੀਐਸਈ ਨਿਮਟਿਕ ਤੋਂ ਨੰਸ਼ਨਲ ਸਟਾਕ ਕੀਤਾਬੰਦਰ ਇੰਗੀਵਾਂ ਨਿਮਟਿਕ ਵਿਖੇ ਦਰਸ਼ਾਵੀ ਗਈ ਹੈ 1 ਅਦਸ਼ਤਾਰਾਨ ਵਿੱਚੀ ਨਰੀਜ਼ਿਆਰ ਸੰਦੇਤਕ ਸੰਦੇਤਕ ਸੰਦੇਤਕ ਦੀ ਕੀਤਾ ਸ਼ਹਿਰ ਦਾ ਦਰਸ਼ਰ ਹੈ ਜਿਸ ਦੇ ਜ਼ਹੂਰ ਜ਼ਹੂਰ ਜ਼ਹੂਰ ਦੀ ਅਦਸ਼ਤਾਰ ਜ਼ਹੂਰ ਦੀ ਅਤੇ ਸ਼ਹੂਰ ਸੰਦੇਤਕ ਸੰਸ਼ਹਿਰ ਦੀ ਅਤੇ ਸ਼ਹੂਰ ਸੰਦੇਤਕ ਸੰਦੇਤ

ਦਫ਼ਤਰ ਨਗਰ ਸਧਾਰ ਟਰੱਸਟ ਬਰਨਾਲਾ

ਦਫ਼ਤਰ ਨਗਰ ਸੁਧਾਰ ਟਰਸਟ ਬਰਨਾਲਾ ਮਸਲਿਕਾ ਨਹਿਸ ਰ ਆਮ ਵਾ ਖਾਸ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਵ ਫ਼ਲ 25, ਵਾਕਿਆ ਨਵਾਂ ਸ਼ੈਸ਼ ਸਟੈਂਡ ਸਕੀਮ ਦੇ ਫ਼ਲ 25, ਵਾਕਿਆ ਨਵਾਂ ਸ਼ੈਸ਼ ਸਟੈਂਡ ਸਕੀਮ ਦੇ ਫ਼ਲ 25, ਵਾਕਿਆ ਨਵਾਂ ਸ਼ੈਸ਼ ਸਿਫ਼ਤ ਰਾਮ ਦੀ ਫ਼ਲਿਫ਼ਤ ਜਾਂਦੇ ਹਨ। ਫ਼ਲ ਤੋਂ ਜ਼ਲ ਜਾਂਦੇ ਨਿਲ ਗੇਸ਼ਿਲ ਦਿੱਤਰ ਅਤੇ ਸ਼ੀਮਤੀ ਨੀਤਾ ਰਾਈ (ਪਤਨੀ) ਵਾਸੀ ਮਕਾਨ ਨੇ ਸ਼ੀ-ਨਾਲ ਆਈ ਪਤਨੀ, ਵਾਸੀ ਮਕਾਨ ਨੇ ਸ਼ੀ-

ਅਧਿਕਾਰਤ ਅਫਸਰ (ਐਰਡੀਬੀ ਵਾਇਨੌਸ਼ੀਅਲ ਸਰਵਸਿਜ਼ ਲਿਮ.)

ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਰਿਲਾ

ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ

सा-भारतात त्राचीवस स्वतेत्रवा एवमा धीवार (त्रिव वीत्रीवास्त्रवा प्रदेश) वित्र त्रीत व्यक्ति व्यक्ति वित्र वित्र

FINANCIAL EXPRESS

UNIMODE OVERSEAS LIMITED

CIN: L51909DL1992PLC048444

Regd. Office: 304A/10178, Illrd Floor, Ravinder plaza, Abdul Aziz Road, Karol Bagh, New Delhi-110005 Email ID: unimodeoverseaslimited@gmail.com, Website: www.unimodeoverseas.in Un-Audited Financial Results for the Quarter Ended 30th June 2022 (Rs. In Million)

S.	B-11-1	Ç	Year Ended		
No.	Particulars	30-Jun-22	31-Mar-22	30-Jun-21	31-Mar-22
	*	Un-Audited	Audited	Un-Audited	Audited
1	Total income from operations (net)	32	34	Portion of the	34
2	Net Profit/ (Loss) for the period (before tax, exceptional and/ or Extraordinary items)	-0.54	0.35	-0.44	-0.44
3	Net Profit/ (Loss) for the period before tax (after exceptional and/ or Extraordinary items)	-0.54	0.35	-0.44	-0.44
4	Net Profit/ (Loss) for the period after tax (after exceptional and/ or Extraordinary items)	-0.54	0.35	-0.44	-0.44
5	Total comprehensive income for the period (Comprising Profit/ (loss) for the period (after tax) and other Comprehensive income (after tax))	-0.54	0.35	-0.44	-0.44
6	Paid-up Equity Share Capital (Face value Rs. 10/- each)	5.01	5.01	5.01	5.01
7	Other Equity	9.5	25	95	-
8	Earnings Per Share (of Rs.10/- each) (for continuing and discontinued operation)				
	Basic:	-1.09	0.69	-0.88	-0.88
	Diluted:	-1.09	0.69	-0.88	-0.88

- The above results after being reviewed by the Audit Committee have been taken on record by the Board at its Meeting held.
- The above is an extract of the detailed format of Quarterly Financial Results filed with the Stock Exchanges under Regulation 33 of the SEBI (Listing Obligations and Disclosure Requirements) Regulations, 2015. The full format of the Quarterly Financial Results are available on the Stock Exchange websites i.e. www.bseindia.com and Companies Website i.e. www.unimodeoverseas.in

For Unimode Overseas Limited

Place: New Delhi Director Date: 10.08.2022 DIN: 00367103

JAGAT TRADING ENTERPRISES LIMITED CIN: L74999DL1982PLC014411

Registered Office: 208, Magnum House-II, Karampura Community Centre, New Delhi-110015, **Ph**: 011-45090162 E-mail Id: jagattradingenterpriseslimited@gmail.com, Website: www.jtel.co.in

STATEMENT OF STANDALONE UNAUDITED RESULTS

FOR THE QUARTER AND THREE MONTHS ENDED JUNE 30, 2022

CHOLAMANDALAM INVESTMENT AND FINANCE COMPANY LIMITED

DETAILS OF PROPERTY POSSESSED

PROPERTY NO. 985/1, AREA MEASURING 267

SO.YDS., COMPRISED IN KHASRA NO. 2897, 2898

IN WAKA MAUJA ASHOK VIHAR PHASE 1

GURUGRAM WITHIN MUNICIPAL LIMITS OF

(F)

(E)

GURUGRAM, HARYANA

Branch Office: 1st & 2nd Floor, Plot No.6, Main Pusa Road, Karol Bagh, New Delhi -

POSSESSION NOTICE Under Rule 8 (1)

WHEREAS the undersigned being the Authorised Officer of M/s. Cholamandalam Investment And Finance Company Limited, under

the Securitisation and Reconstruction of Financial Assets and Enforcement of Security Interest Act, 2002 hereinafter called the Act.

and in exercise of powers conferred under Section 13[12] read with Rules 9 of the Security Interest [Enforcement] Rules, 2002. issued demand notices calling upon the borrowers, whose names have been indicated in Column [B] below on dates specified in Column [C] to repay the outstanding amount indicated in Column [D] below with interest thereon within 60 days from the date of

The borrowers having failed to repay the amount, notice is hereby given to the borrowers in particular and the Public in general that

the undersigned has taken possession of the properties mortgaged with the Company described in Column [E] herein below on the

respective dates mentioned in Column [F] in exercise of the powers conferred on him under Section 13[4] of the Act read with Rule

The borrowers in particular and the Public in general are hereby cautioned not to deal with the properties mentioned in Column [E] below and any such dealings will be subject to the charge of M/s. Cholamandalam Investment And Finance Company Limited for an

Under section 13 [8] of the Securitisation Act, the borrowers can redeem the secured asset by payment of the entire outstanding

[D]

Date: 11/08/2022 Place DELHI Authorised Officer: Cholamandalam Investment And Finance Company Limited

[C]

Chola Corporate Office: 1st Floor, 'Dare House', No.2, N.S.C. Bose Road, Chennai-600 001

(Rs. in Thousands, except E						
SI.			Quarter Ende	ed	Year Ended	
No	PARTICULARS	30.06.2022	30.06.2021	31.03.2022	31.03.202	
	8	Unaudited	Unaudited	Audited	Audited	
1	Total Income from operations	1,043.12	11,735.81	2,117.33	33,002.	
2	Net Profit / (Loss) for the period (before Tax, Exceptional and / or Extraordinary items)	(4,006.58)	8,786.71	(802.75)	22,431.	
3	Net Profit / (Loss) for the period before Tax (After Exceptional and / or Extraordinary items)	(4,006.58)	8,786.71	(802.75)	22,431.	
1	Net Profit / (Loss) for the period after Tax (After Exceptional and / or Extraordinary items)	(3,954.05)	7,915.86	(173.95)	20,605.	
5	Total Comprehensive Income for the period (Comprising Profit / (Loss) for the period (after Tax) and other Comprehensive Income (After Tax)	(3,965.55)	7,933.10	(271.65)	20,559.	
6	Equity Share Capital	50,816.40	50,816.40	50,816.40	50,816.	
7	Reserve (Excluding Revaluation Reserves) as shown	-	-	-	68,872.	

b) Diluted 1.56 (0.03)Note: The above is an extract of the detailed format of Quarlerly Financial Results - as per IND AS compliant filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the quarterly Financial Results are available on Company's website a www.jtel.co.in and on the MSEI website at www.msei.in For, JAGAT TRADING ENTERPRISES LIMITED

1.56

(0.03)

(P K Goel) Place : New Delhi Director DIN No: 00021153

Date : August 10, 2022

in the Audited Balance sheet of previous year 8 | Earning Per Shares (FV of Rs 10/- Each) for continuing and discontinued operations)

a) Basic

REGENCY FINCORP LIMITED

(Formerly known as Regency Investments Limited) Regd. Off: Unit No. 57-58, 4th Floor, Sushma Infinium, Chandigarh Ambala Highway Zirakpur Mohali, Punjab-140603 CIN: L67120PB1993PLC013169, PH: +91-1762-424697

SI. No.	Particulars	3 months ended 30.06.2022	Corresponding 3 months ended 30.06.2021	12 months ended 31.03.2022		
1	Total Income from Operations	283.62	117.09	538.88		
2	Net Profit / (Loss) for the period (before tax and Exceptional items)	19.36	2.62	71.99		
3	Net Profit / (Loss) for the period before tax (after Exceptional items)	19.36	2.62	71.99		
4	Net Profit / (Loss) for the period after tax (after Exceptional items)	14.33	1.94	55.37		
5	Total Comprehensive Income for the period [Comprising Profit / (Loss) for the period (after tax) and Other Comprehensive Income (after tax)]	14.33	1.94	55.37		
6	Equity Share Capital	534.29	410.14	534.29		
7	Reserves (excluding Revaluation Reserve)			Ţ(
8	Earnings Per Share (of Rs. 10/- each):					
	1. Basic (Rs.):	0.27	0.05	1.04		
2 16	2. Diluted (Rs.):	0.27	0.05	1.04		

Note:

- The above is an extract of the detailed format of the Statement of Unaudited Financial Results filed with the Stock Exchange under Regulation 33 of the SEBI (Listing Obligations and Disclosure Requirements) Regulations, 2015. The detailed Financial Results and this extract were reviewed by the Audit Committee and approved by the Board of Directors of the Company at the meeting held on 10th August, 2022. The full format of the Statement of Unaudited Financial Results are available on the
- Requirements) Regulations, 2015 has been completed and the related Report does not have any impact on the above 'Results and Notes' for the Quarter ended 30th June, 2022 which needs to be explained.

Place: Zirakpur

Gaurav Kumar Managing Director DIN: 06717452

PACIFIC INDUSTRIES LIMITED

0.03

Distt. Bangalore (R) -562123, Karnataka, INDIA. Phone No. +91-80 27723004, 8027725979, Fax: +91-80 27723005 Visit us at : htt://www.pacificindustriesItd.com, Email: pilnorth@pacificgranites.com,

UNAUDITED FINANCIAL RESULTS FOR THE QUARTER ENDED 30TH JUNE, 2022

	Standalone					
PARTICULARS	Quarter ended 30th June 2022 (Un-Aaudited)	Quarter ended 30th June 2021 (Un-Aaudited)	Year Ended 30st March 2022 (Audited)	Quarter ended 30th June 2022 (Un-Aaudited)	Quarter ended 30th June 2021 (Un-Aaudited)	Year Ended 30st March 2022 (Audited)
Total income from operations (Net)	6,203,38	10,194.66	28,626,52	6,535.44	10,266.84	29,341.53
Net Profit / (Loss) for the period (before tax, Exceptional and / or Extraordinary items)	97.39	904.92	1,318.87	300.62	1,137.54	2,156.21
Net Profit / (Loss) for the period before tax (after Exceptional and / or Extraordinary items)	97.39	904.92	1,318.87	300.62	1,137.54	2,156.21
Net Profit / (Loss) for the period after tax (after Exceptional and / or Extraordinary items)	82.66	662.88	944.5	235.86	836.80	1,591,68
Total Comprehensive Income for the period (Comprising Profit / (Loss) for the period (after tax) and other Comprehensive Income (after tax)	20.04	686.30	990.44	173.25	860.22	1,637.62
Equity share Capital	344.63	344.63	344.63	344.63	344.63	344.63
Reserves (excluding Revaluation Reserve) as shown in the Audited Balance Sheet of the Previous year	54		10474.83	50	27	36352.30
Earning Per Share (for Rs. 10/- each) (for continuing and discontinuing operations) 1. Basic: 2. Diluted:	2.40 2.40	19.23 19.23	27.41 27.41	6.84 6.84	24.28 24.28	46.19 46.19

Directors at their respective meetings held on 09th August, 2022

and Other Disclosure Requirement) Regulation 2015. The full format of the Un-audited results for the guarter Ended June 30, 2022 are available on the Stock Exchange website (www.bseindia.com) and on the company's website (www.pacificindustriesltd.com) On behalf of the Board

For PACIFIC INDUSTRIES LIMITED

2 Profit before tax

For Mercator Limited Sd/- Girish Siriram Juneja Resolution Professional

POSSESSION NOTICE

DCB BANK

Reconstruction of Financial Assets and Enforcement of Security Interest Act 2002 and in exercise of powers conferred under section 13(2) read with rule 3 of the Security Interest (Enforcement) Rules, 2002 issued demand notice under section 13(2) of the said Act, 2002, calling upon the borrowers / co- borrowers as mentioned in column no. 3 to repay the amount mentioned in the said Demand Notice within 60 days from the date of receipt of the

Undersigned the Authorised Officer of the DCB Bank Limited under the Securitization and

The borrowers and co-borrowers having failed to repay the amount as mentioned in column no. 6, notice is hereby given to them and the public in general that the undersigned has taken possessions of the property as described herein below in column no. 4 in exercise of powers conferred on him under section 13(4) of the said Act read with the Rule 8 of the said Rules. Date of Date of

Ų	Loan Account	Borrower / Go-porrower	Demand Notice	Possession
	DRMHGHZ00446254	Ratan Pal Singh (Since Deceased), Mrs Javitri (Co-Borrower / Legal Hires) and Pintu Kumar (Co-borrower / Legal Hires)	05.04.2022	04-08-2022

Amount Demanded: Rs. 73,63,767.64/- (Rupees Seventy Three Lakh Sixty Three Thousand Seven Hundred Sixty Seven and Paisa Sixty Four Only)

Description of Secured Assets: Part of Khasra No. 322, Village Sihani, Chaman Colony, Pargana Loni, Ghaziabad Uttar Pradesh - 201001

The borrowers in particular and the public in general are hereby cautioned not to deal with the aforesaid property and any dealing with the said property will be subject to the charge of the DCB Bank Limited for the amount mentioned therein and further interest and cost thereon. Date: 11-08-2022 Place: Ghaziabad Authorized Officer

PASUPATI FINCAP LIMITED Read, Office: Village Kapriwas (Dharuhera) Distt, Rewari, Harvana

Head Office: 127-128, Tribhuvan Complex, Ishwar Nagar, Mathura Road, New Delhi 110 065 STATEMENT OF STANDALONE FINANCIAL RESULTS FOR THE QUARTER ENDED 30TH JUNE 2022. Rs. in Lacs except EPS 3 months | 3 months | 3 months | 12 months

ended

ended

30-Jun-22 31-Mar-22 30-Jun-21 31-Mar-22

ended

Vidit Jain

Director

	Reviewed	Audited	Reviewed	Audited
Total income from operations(net)	- 2			- 8
et Profit/(Loss) for the period	(0.12)	0.98	(0.13)	(0.54)
efore Tax and Exceptional items) t Profit/(Loss) for the period before	(0.12)	0.50	(0.13)	(0.54)
ax (after Exceptional items)	(0.12)	0.98	(0.13)	(0.54)
t Profit/Loss for the period after	Service 1	199400	No.	Single Street
(after Exceptional items)	(0.12)	0.98	(0.13)	(0.54)
tal Comprehensive Income for the riod (Comprising Profit/(Loss) for				
e period(after tax) and Other				
omprehensive Income (after tax)]		43.5	50.7	10.0
quity Share Capital	470	470	470	470
eserve excluding Revaluation eserves as per Balance Sheet of				
revious year	123	- 2	- 0	
arning Per Share (for continuing				
nd discontinued operations)				
before exceptional items)				
of Rs. 10 each) (not annualised)		8	12	0.01
) Diluted			2	0.0
arning Per Share (for continuing	1 10	11	100	
nd discontinued operations)				
after exceptional items) of Rs. 10 each) (not annualised)				
) Basic - Rs.				0.01
Diluted - Rs.			B 33	0.01

The above is an extract of the detailed format of Quarterly Financial Results filed with the Bombay Stock Exchange under Regulation 33 of the SEBI (Listing and Other Disclosure Requirements) Regulations, 2015. The full format of the Quarterly Financial Results are available on the websited of the Bombay Stock Exchange and listed entity. For Pasupati Fincap Ltd

Date 10.08.2022

PARTICULARS

PASUPATI SPINNING & WEAVING MILLS LIMITED CIN IN: L74900HR1979PLC009789 Regd. Office: Village Kapriwas (Dharuhera) Distt. Rewari, Haryana Head Office: 127-128, Tribhuvan Complex, Ishwar Nagar, Mathura Road, New Delhi 110 065 STATEMENT OF STANDALONE FINANCIAL RESULTS FOR

THE QUARTER ENDED 30TH JUNE 2022.

in Lacs except EPS Months | 12 Months 3 Months | 3 Months 3 Months Ended Ended Ended Ended **PARTICULARS** 30-Jun-22 31-Mar-22 31-Mar-22 30-Jun-21 Reviewed Reviewed Reviewed Audited Total income from operations(net) Net Profit/(Loss) for the period (before 271 Tax and Exceptional items) 86 (296)Net Profit/(Loss) for the period 271 before Tax (after Exceptional items) 86 (296)Net Profit/Loss for the period after 199 tax (after Exceptional items) 62 (214)Total Comprehensive Income for the period [Comprising Profit/(Loss) for the period(after tax) and Other (218) 934 Comprehensive Income (after tax)] 214 934 Equity Share Capital Reserve excluding Revaluation Reserves as per Balance Sheet 1,924 of previous year Earning Per Share (for continuing and discontinued operations) (before exceptional items) (of Rs. 10 each) (not annualised) (2.29) (2.29) 0.06 a) Basic 0.66 2.99 Earning Per Share (for continuing and discontinued operations) (after exceptional items) (of Rs. 10 each) (not annualised)

The above is an extract of the detailed format of Quarterly Financial Results filed with the Bombay Stock Exchange under Regulation 33 of the SEBI (Listing and Other Disclosure Requirements) Regulations, 2015. The full format of the Quarterly Financial Results are available on the websited of the Bombay Stock Exchange and listed entity.

0.66

2.99

(2.29)

The above results have been considered by the audit committee at its meeting held on 10th August 2022 and by the Board of Directors at its meeting held on 10th August 2022. This statement has been prepared in accordance with the Companies (Indian Accounting

Standard) Rules, 2015 (Ind AS) prescribed under Section 133 of the Companies Act, 2013 read with Rule 3 of the Companies (Indian Accounting Standard) Rules, 2015 and Companies (Indian Accounting Standard) Accounting Rules, 2016. In earlier years, the company had received compensation of Rs.61.61 lacs on acquisition of part of its factory land at Dharuhera. Representation has been made before Sub Divisional Magistrate,

Gurgaon cum competent authority(LA) of National Highway Authority of India for payment of compensation at a higher rate. Additional compensation of Rs. 614.64 lacs demanded in the representation will be accounted for as and when received. Figures of quarter ended 31st March 2022 are balancing figures between the audited figures

in respect of the full financial year and reviewed year to date figures upto the third quarter of the financial year.

For Pasupati Spinning & Weaving Mills Ltd

Date: 10/08/2022

) Basic-Rs

Ramesh Kumar Jain Chairman & Managing Director

INDIAN OVERSEAS BANK 1C 47-48 SECTOR 1.NEW INDUSTRIAL TOWNSHIP FARIDABAD.HARYANA-121001

Email: iob0192@iob.in (APPENDIX IV) POSSESSION NOTICE (for immovable property)[Rule 8(1)]

he undersigned being the Authorised Officer of the Indian Overseas Bank under the

Securitisation and Reconstruction of Financial Assets and Enforcement of Security Interest Act, 2002 and in exercise of powers conferred under section 13(12) read with rule 3 of the Security Interest (Enforcement) Rules, 2002 issued a demand notice

dated 04.05.2022 Calling upon the borrower/ mortgagors/ guarantors M/s Vishal Steels (Plot No 381, Sector 24, Industrial Area, Faridabad -121001), Partner:Sh Leela Dhar Khattar (R/o. 2A-49 NIT Faridabad , Haryana) , Sh.Chunni Lal Khattar (R/O 2A-49 NIT Faridabad , Haryana) and Sh.Harish Khattar (R/o 2A-49 NIT Faridabad , Haryana) all son of Late Sh. Nirmal Dass Khattar to repay the amount mentioned in the notice being Rs.5,38,31,902.78 (Rupees Five Crores Thirty Eight Lakhs Thirty One Thousand Nine Hundred Two and Seventy Eight Paise) as on 02.05.2022 with further interest at contractual rates and rests, charges etc till date of

realization within 60 days from the date .of receipt of the said notice. (1) The borrowers having failed to repay the amount, notice is hereby given to the borrower/Guarantors and the public in general that the undersigned has taken possession of the property described herein below in exercise of powers conferred on him/ her under section 13(4) of the said Act read with rule 8 of the said rules on this 9th day of August of the year 2022

(2)The borrowers in particular and the public in general are hereby cautioned not to deal with the property and any dealings with the property will be subjects to the charge of the Indian Overseas Bank for an amount Rs.5,38,31,902.78 (Rupees Five Crores Thirty Eight Lakhs Thirty One Thousand Nine Hundred Two and Seventy Eight Paise) and interest thereon at contractual rates and rests as agreed, date of payment less repayment, if any, made after issuance of Demand Notice. The Dues payable as on the date of taking possession of Rs.5,53,01,246.78 (Rupees Five Crores Fifty Three Lakhs One Thousand Two Hundred Forty Six and Seventy Eight

Paise) payable with further interest at contractual rates and rests, Charges etc., till

(3) The Borrower attention is invited to provisions of Sub-section (8) of the Section 13 of the Act, in respect of time available to them, to redeem the secured assets.

DESCRIPTION OF THE IMMOVABLE PROPERTIES

All that part and parcel of the Commercial property situated at

Nature of Security Particulars of securities

. Mortgage of Equitable Mortgage of Industrial plot No 381, Sector 24

mmovable property Faridabad admeasuring 1288.88 sq yards (80 ft* 145 ft) Boundaries: North: Road, South: Property No 356, East : Mr. Chunni Lal Property No 382 and West: Property No 380, Dimensions:

Khattar ,Mr Leela North: 80 Ft , South: 80 Ft; East: 145 Ft; West: 145 Ft

Dhar Khattar and Mr Fair Market value: Rs. 4, 12, 51, 090/-

Harish Kumar Force Sale value: Rs.3,30,00,872/-Khattar

Name of Owner: owned by M/s Vishal Steel through its Partner Mr Chunni Lal Khattar , Mr Leela Lal Khattar and Mr

Harish Kumar Khattar

Chandigarh (

Authorised officer, Date: 09.08.2022, Place: Faridabad Indian Overseas Bank

financialexp.epa c.in

Place: Udaipur

Date: 09.08.2022

- on 10th August 2022.
- 2 The previous periods figures has been regrouped and reclassified where ever necessary
- By order of the Board

Ashish Goel

COVENTRY COIL-O-MATIC (HARYANA) LIMITED Regd.Off.: 87th Km Stone, NH 8, Delhi Jaipur Road, Village Salawas, Sangwari, Dist. Rewari 123401 (Haryana). CIN: L74999HR1988PLC030370, Website: (www.coilomatic.com); email:info@coilomatic.com

Extract of standalone Unaudited Financial Results for the Quarter ended 30th June, 2022 (Rupees in Lacs)

SI.	Destantant	3 Months ended	3 Months ended	3 Months ended	Year ended
No.	Particulars	30-Jun-2022	31-Mar-2022	30-Jun-2021	31-Mar-2022
		Unaudited	Audited	Unaudited	Audited
1	Other Income/income from operation	1,853.03	1,752.41	1,042.42	5,776.75
2.	Net Profit / (Loss) for the period (before Tax, Exceptional and/or	NURSEPHONES.		(1) 63 (C-1) 600	
90	Extraordinary items)	(32.19)	109.55	14.09	126.32
3.	Net Profit / (Loss) for the period before tax (after Exceptional and/or	950000000		2004000	
	Extraordinary items)	(32.19)	109.55	14.09	126.32
4.	Net Profit / (Loss) for the period after tax (after Exceptional and/or	00000000		9000000	
00000	Extraordinary items)	(32.19)	109.55	14.09	126.32
5.	Total Comprehensive Income for the period [Comprising Profit / (Loss)	507 700			
	for the period (after tax) and Other Comprehensive Income (after tax)]	(• C	15.89	100 and 100	15.89
6.	Equity Share Capital	450.80	450.80	450.80	450.80
7.	Earnings Per Share (of Rs.10/- each)				
1,14500	(for continuing and discontinued operations)				
	1. Basic:	(0.71)	2.43	0.31	2.80
	2. Diluted:	(0.71)	2.43	0.31	2.80
Note	s:	*11 dis 14%		124	

 The above results were reviewed by the Audit Committee and approved by the Board of Directors in their respective meetings held on 10th August, 2022. The Limited Review for the quarter ended 30th June, 2022, has been carried out by the Statutory Auditors, as required under Regulation 33 of SEBI 2.. The above is an extract of the detailed format of guarterly financial results filed with Stock Exchange under Regulation 33 of SEBI (Listing and other

Disclosure Requirements) Regulations, 2015. The full format of the quarterly financial results are available on the stock exchanges website at a link (bseindia.com/#corporates). for and on behalf of the Board of Directors

AGARWAL DUPLEX BOARD MILLS LIMITED

CIN: L99999DL1984PLC019052 Regd. Office: 217, Agarwal Prestige Mall, Plot No. 2 Community Center, Alogn Road No. 44,

Pitampura, Delhi - 110034 📞 Board: +91 11 47527700 | 📆 Fax: +91 11 47527777 | 🖾 E-mail: agarwalduplex1984@gmail.com

Website: www.agarwalduplex.net

UNAUDITED FINANCIAL RESULTS FOR THE QUARTER ENDED 30TH JUNE, 2022 (STANDALONE) (Rs. In Lakhs) 31-Mar-22 31-Mar-22 30-Jun-22 30-Jun-21 **Particulars** 3 months 3 months 3 months 12 months No. (Unaudited) (Unaudited) (Audited) (Audited) Total Income from Operations 3882.84 6063.05 20433.04 5814.64 Net Profit / (Loss) for the period (before Tax, Exceptional 44.65 46.6 41.27 172.07 and/or Extraordinary items) Net Profit / (Loss) for the period before tax (after Exceptional 46.6 41.27 44.65 172.07 and/or Extraordinary items) Net Profit / (Loss) for the period after tax (after Exceptional 34.48 30.88 22.12 107.53 and/or Extraordinary items) Total Comprehensive Income for the period [Comprising Profit / (Loss) for the period (after tax) and Other 34.48 30.88 36.55 121.96 Comprehensive Income (after tax)] **Equity Share Capital** 1350.00 1350.00 1350.00 1350.00 Reserves (excluding Revaluation Reserve) on yearly basis 1,539.16

2. Diluted: 0.03 0.02 0.02 0.08 Notes: 1 The above is an extract of the detailed format of Quarterly Unaudited Financial Results for the guarter ended 30/06/2022 filed with the Stock Exchanges under Regulation 33 of the SEBI (Listing and Other Disclosure Requirements) Regulations, 2015. The full format of the Quarterly Unaudited Financial Results are available on Stock Exchange websites (www.agarwalduplex.net).

The above results were reviewed and recommended by the audit committee and taken on record by the Board of Director at its

meeting held on 10.08.2022 and the Statutary Auditor have carried Limited Review of the same. **Agarwal Duplex Board Mills Limited**

0.02

0.08

Neeraj Goel

Managing Director

DIN: 00017498

0.02

Place : Delhi Date :10.08.2022

. Basic:

Earnings Per Share (of Rs. 1/- each)

Place: Rewari (Haryana)

Date: 10th August, 2022

Regd. Office: Survey No.13, N.H.48, Kempalinganhalli, Nelamangala Taluk, CIN-L14101KA1989PLC062041

	Standalone			Consolidated			
PARTICULARS	Quarter ended 30th June 2022 (Un-Aaudited)	Quarter ended 30th June 2021 (Un-Aaudited)	Year Ended 30st March 2022 (Audited)	Quarter ended 30th June 2022 (Un-Aaudited)	Quarter ended 30th June 2021 (Un-Aaudited)	Year Ended 30st March 2022 (Audited)	
Total income from operations (Net)	6,203,38	10,194.66	28,626.52	6,535.44	10,266.84	29,341.53	
Net Profit / (Loss) for the period (before tax, Exceptional and / or Extraordinary items)	97.39	904.92	1,318.87	300.62	1,137.54	2,156.21	
Net Profit / (Loss) for the period before tax (after Exceptional and / or Extraordinary items)	97.39	904.92	1,318.87	300.62	1,137.54	2,156.21	
Net Profit / (Loss) for the period after tax (after Exceptional and / or Extraordinary items)	82.66	662.88	944.5	235.86	836.80	1,591,68	
Total Comprehensive Income for the period (Comprising Profit / (Loss) for the period (after tax) and other Comprehensive Income (after tax)	20.04	686.30	990.44	173.25	860.22	1,637.62	
Equity share Capital	344.63	344.63	344.63	344.63	344.63	344.63	
Reserves (excluding Revaluation Reserve) as shown in the Audited Balance Sheet of the Previous year	8 8	3.5	10474.83	E 53	3.5	36352.30	
Earning Per Share (for Rs. 10/- each) (for continuing and discontinuing operations) 1. Basic: 2. Diluted:	2.40 2.40	19.23 19.23	27.41 27.41	6.84 6.84	24.28 24.28	46.19 46.19	

(A) The above Financial Results for the guarter ended June, 30, 2021 have been reviewed by the Audit Committee and approved by the Board of

(B) Note:- The above is an extract of the detailed format of quarterly results filed with the stock Exchanges under Regulation 33 of the SEBI (Listing

Jagdish Prasad Agarwal (MANAGING DIRECTOR)

DIN: 00386183

Place : Mumbai Dated: August 10, 2022

R M Bafna

Managing Director

DIN No. 00159855

9 of the Rules made there under.

amount mentioned in Column [D] along with interest and other charges.

including all costs, charges and expenses before notification of sale.

NAME AND ADDRESS OF BORROWER

& LOAN ACCOUNT NUMBER

[B]

oan A/c No. X0HEELD00002545961 &

Above At: H.NO. 985/1, GALI NO 4 ASHOK

VIHAR PHASE 1, NEAR SNEH HOSPITAL, ASHOK VIHAR, GURGAON, HARYANA-122001

XOHEELD00002544676)

L SUNIL KUMAR

2. SWEETY S

Website: www.regencyfincorp.com, Email ID: regencyinvestmentsltd@gmail.com Extract of Unaudited Financial Results for the Quarter ended 30th June, 2022

(Rs. in Lakh)

Company's website (www.regencyfincorp.com) and on the website of BSE Limited (www.bseindia.com). The Limited Review, as required under Regulation 33 of the SEBI (Listing Obligations and Disclosure

For Regency Fincorp Limited

Date: 10th August, 2022

Reserves (excluding Revaluation Reserves as shown

in the Audited Balance Sheet of previous year)

Earnings Per Share (of Rs.1/- each)

Total income from operations

Diluted:

MERCATOR LIMITED CIN: L63090MH1983PLC031418

MERCATOR Reod. Office: 83-87, 8th Floor, Mittal Tower, B-wing, Nariman Point, Mumbai-400021 Tel.: +91 22 66373333, Email: secretarial@mercator.co.in; Website:www.mercator.co.in-Extract of Un-audited Consolidated Financial Results for the Quarter ended 30.06.2022 (Rs. in crores, except EPS)

Sr. No.	Particulars	FOR THE QUARTER ENDED 30.06.2022 (Un-audited)	FOR THE QUARTER ENDED 31.03.2022 (Audited)	FOR THE QUARTER ENDED 30.06.2021 (Un-audited)	FOR THE YEAR ENDED 31.03.2022 (Audited)
- 1	Total income from operations	85	(4)	82	2
2	Net Profit / (Loss) for the period (before Tax, Exceptional and/or Extraordinary items)	(0.68)	(0.85)	(18.99)	(20.65)
3	Net Profit / (Loss) for the period (before tax after Exceptional and/or Extraordinary items)	(0.68)	(0.85)	(18.99)	(20.65)
4	Net Profit / (Loss) for the period (after tax after Exceptional and/or Extraordinary items)	(0.68)	(0.84)	(17.86)	(19.53)
5	Total Comprehensive Income for the period [Comprising Profit / (Loss) for the period (after tax) and other Comprehensive Income (after tax)]	(0.68)	(0.84)	(17.86)	(19.53)
6	Equity Share Capital	30.25	30.25	30.25	30.25

Notes The above is an extract of the detailed Un-audited Financial Results of the Company for the quarter ended June 30, 2022 as approved in the meeting held on Tuesday, August 09, 2022. The same is available on website of the Company www.mercator.co.in and on the website of BSE Limited www.bseindia.com and National Stock Exchange of India Limited on www.nseindia.com where shares of the Company are listed.

(0.02)

(0.02)

(0.03)

(0.03)

31.03.2022

(Audited)

(0.10)

2 Previous period/year's figures have been reclassified/regrouped wherever necessary to confirm with the current accounting treatment. A Corporate Insolvency Resolution Process (CIRP) has been initiated against the Company vide an order dated

February 08, 2021 of NCLT Mumbai Branch under the provisions of IBC. Mr. Girish Juneja has been appointed as the Resolution Professional (RP) by the Committee of Creditors (COC). There are 27 subsidiaries of the Company The responsibility towards preparation and presentation of subsidiary financials is that of the respective management since the subsidiaries are separate legal entities. The RP has taken on record the said statement of Consolidated Financial Results in good faith and only to the limited extent of discharging the powers of the Board of Directors of the Company which has been conferred upon him in terms of provisions of Section 17 of the Code.

Key Standalone Financial information is given below: (Rs. in crores) FOR THE FOR THE FOR THE FOR THE QUARTER QUARTER QUARTER YEAR **Particulars** ENDED ENDED ENDED ENDED

3 Net Profit after tax 0.02 (0.10)1.02 Taken on Record

30.06.2022

(Un-audited)

0.02

IBBI/IPA-001/IP-P00999/2017-2018/11646

30.06.2021

Un-audited)

(0.10)

31.03.2022

(Audited)

4.08

5.20

(1,438.40)

(0.65)

(0.65)

(3.82)

(3.82)